

ਤੂਫ਼ਾਨਾਂ ਅਤੇ ਹੜ੍ਹਾਂ ਲਈ ਤਿਆਰ ਰਹੋ

ਆਪਣੇ ਖ਼ਤਰੇ ਨੂੰ ਜਾਣੋ।
ਆਪਣੇ ਘਰ ਨੂੰ ਤਿਆਰ ਕਰੋ।
ਜਿੱਥੇ ਵੀ ਸੰਭਵ ਹੋਵੇ ਖ਼ਤਰੇ ਨੂੰ ਘਟਾਓ।
ਦੂਜਿਆਂ ਨਾਲ ਜੁੜੇ ਰਹੋ।
ਤਾਜ਼ਾ ਜਾਣਕਾਰੀ ਲੈਂਦੇ ਰਹੋ।
ਸੁਰੱਖਿਅਤ ਤਰੀਕੇ ਨਾਲ ਕਾਰਵਾਈ ਕਰੋ।




ਪਹਿਲਾਂ

ਆਪਣੇ ਖ਼ਤਰੇ ਨੂੰ ਜਾਣੋ।

ਤੂਫ਼ਾਨ ਕਿਸੇ ਵੀ ਸਮੇਂ ਕਿਤੇ ਵੀ ਆ ਸਕਦੇ ਹਨ ਅਤੇ ਹੜ੍ਹ ਦਾ ਕਾਰਨ ਬਣ ਸਕਦੇ ਹਨ।


ਤੂਫ਼ਾਨ ਰੁੱਖਾਂ, ਇਮਾਰਤਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।



ਹੜ੍ਹ ਦਾ ਪਾਣੀ ਤੇਜ਼ੀ ਨਾਲ ਚੜ੍ਹ ਸਕਦਾ ਹੈ।

ਭਾਵੇਂ ਤੂਫ਼ਾਨ ਜਾਂ ਹੜ੍ਹ ਤੁਹਾਡੇ ਘਰ ਨੂੰ ਨੁਕਸਾਨ ਨਾ ਵੀ ਪਹੁੰਚਾਏ, ਫਿਰ ਵੀ ਤੁਸੀਂ ਇਹ ਸੇਵਾਵਾਂ ਗੁਆ ਸਕਦੇ ਹੋ

- ਬਿਜਲੀ
- ਫ਼ੋਨ ਅਤੇ ਇੰਟਰਨੈੱਟ ਕਨੈਕਸ਼ਨ
- ਸੜਕਾਂ ਤੱਕ ਪਹੁੰਚ



ਆਪਣੀ ਸਥਾਨਕ ਕੌਂਸਲ ਤੋਂ **ਪੁੱਛੋ** ਕਿ ਕੀ ਤੁਹਾਡਾ ਘਰ ਜਾਂ ਸੜਕ ਹੜ੍ਹ ਦੇ ਖ਼ਤਰੇ ਵਿੱਚ ਹੈ।

ਰੇਡੀਓ ਜਾਂ ਇੰਟਰਨੈੱਟ 'ਤੇ ਚੇਤਾਵਨੀਆਂ ਅਤੇ ਮੌਸਮ ਦੀ ਭਵਿੱਖਬਾਣੀ **ਚੈੱਕ ਕਰੋ**।

ਆਪਣੇ ਘਰ ਨੂੰ ਤਿਆਰ ਕਰੋ।

ਇੱਕ ਐਮਰਜੈਂਸੀ ਯੋਜਨਾ ਬਣਾਓ ਜਿਸਨੂੰ ਤੁਹਾਡੇ ਘਰ ਦਾ ਹਰ ਵਿਅਕਤੀ ਸਮਝਦਾ ਹੋਵੇ।

ਸਹਾਇਤਾ ਲਈ ਚੈਕਲਿਸਟਾਂ ਉਪਲਬਧ ਹਨ - ses.tas.gov.au/prepare ਜਾਂ redcross.org.au/emergencies ਵੇਖੋ

ਐਮਰਜੈਂਸੀ ਕਿੱਟ ਤਿਆਰ ਕਰੋ।

ਹੁਣੇ ਪੈਕ ਕਰੋ



ਬੈਟਰੀ ਨਾਲ ਚੱਲਣ ਵਾਲਾ ਰੇਡੀਓ ਅਤੇ ਟਾਰਚ, ਵਾਧੂ ਬੈਟਰੀਆਂ



ਮਹੱਤਵਪੂਰਨ ਜਾਣਕਾਰੀ, ਜਿਵੇਂ ਕਿ ਤੁਹਾਡੀ ਐਮਰਜੈਂਸੀ ਯੋਜਨਾ



ਰਬੜ ਜਾਂ ਮਜ਼ਬੂਤ ਚਮੜੇ ਦੇ ਦਸਤਾਨੇ



ਮੁੱਢਲੀ ਡਾਕਟਰੀ ਸਹਾਇਤਾ ਕਿੱਟ



ਭੋਜਨ ਅਤੇ ਪਾਣੀ

ਲੋੜ ਪੈਣ 'ਤੇ ਪੈਕ ਕਰੋ



ਗਰਮ ਕੱਪੜੇ, ਮਜ਼ਬੂਤ ਜੁੱਤੇ ਜਾਂ ਬੂਟ



ਦਵਾਈਆਂ, ਐਨਕਾਂ ਅਤੇ ਹੋਰ ਜ਼ਰੂਰੀ ਚੀਜ਼ਾਂ



ਪਾਲਤੂ ਜਾਨਵਰਾਂ ਦਾ ਭੋਜਨ ਅਤੇ ਤੁਹਾਡੇ ਪਾਲਤੂ ਜਾਨਵਰਾਂ ਦੀਆਂ ਹੋਰ ਲੋੜੀਂਦੀਆਂ ਚੀਜ਼ਾਂ



ਮੋਬਾਈਲ ਫੋਨ ਅਤੇ ਚਾਰਜਰ



ਤਸਵੀਰਾਂ ਅਤੇ ਖ਼ਾਸ ਯਾਦਗਾਰੀ ਚੀਜ਼ਾਂ




ਮਹੱਤਵਪੂਰਨ ਦਸਤਾਵੇਜ਼, ਉਦਾਹਰਨ ਵਜੋਂ:

- ਬੀਮੇ ਦੇ ਕਾਗਜ਼ਾਤ
- ਪਾਸਪੋਰਟ
- ਜਨਮ ਸਰਟੀਫਿਕੇਟ
- ਨਕਦ ਪੈਸੇ

ਜਿੱਥੇ ਵੀ ਸੰਭਵ ਹੋਵੇ ਖ਼ਤਰੇ ਨੂੰ ਘਟਾਓ।



ਘਰ ਜਾਂ ਹੋਰ ਜਾਇਦਾਦ ਖ਼ਰੀਦਦੇ ਜਾਂ ਬਣਾਉਂਦੇ ਸਮੇਂ ਹੜ੍ਹਾਂ ਅਤੇ ਤੂਫ਼ਾਨਾਂ ਦੇ ਖ਼ਤਰੇ ਬਾਰੇ ਸੋਚੋ।



ਉਨ੍ਹਾਂ ਰੁੱਖਾਂ ਨੂੰ ਹਟਾਓ ਜੋ ਤੁਹਾਡੇ ਘਰ ਉੱਤੇ ਡਿੱਗ ਸਕਦੇ ਹਨ।



ਆਪਣੇ ਪਰਨਾਲਿਆਂ ਅਤੇ ਡਰੇਨਾਂ ਨੂੰ ਸਾਫ਼ ਰੱਖੋ।

ਆਪਣੇ ਗੁਆਂਢੀਆਂ ਨਾਲ ਜੁੜੇ ਰਹੋ ਅਤੇ ਆਪਣੇ ਭਾਈਚਾਰੇ ਵਿੱਚ ਸ਼ਾਮਲ ਰਹੋ।

ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ ਖ਼ਤਰਿਆਂ ਤੋਂ ਜਾਣੂ ਹਨ ਅਤੇ ਸੁਰੱਖਿਅਤ ਹਨ।



ਦੌਰਾਨ

ਸੁਰੱਖਿਅਤ ਤਰੀਕੇ ਨਾਲ ਕਾਰਵਾਈ ਕਰੋ।



ਬੱਚਿਆਂ ਅਤੇ ਪਾਲਤੂ ਜਾਨਵਰਾਂ ਦਾ ਧਿਆਨ ਰੱਖੋ।



ਆਪਣੇ ਪਰਿਵਾਰ ਅਤੇ ਗੁਆਂਢੀਆਂ ਦੀ ਖ਼ੈਰ-ਖ਼ਬਰ ਲੈਂਦੇ ਰਹੋ।




ਉਹ ਸਾਰੀਆਂ ਚੀਜ਼ਾਂ ਬੰਨ੍ਹ ਦਿਓ ਜਾਂ ਅੰਦਰ ਰੱਖੋ ਜੋ ਉੱਡ ਜਾਂ ਪਾਣੀ ਨਾਲ ਵਹਿ ਸਕਦੀਆਂ ਹਨ।



ਯਕੀਨੀ ਬਣਾਓ ਕਿ ਤੁਹਾਡੀ ਐਮਰਜੈਂਸੀ ਕਿੱਟ ਤਿਆਰ ਹੈ।



ਜੇਕਰ ਤੁਸੀਂ ਜਾਣ ਦਾ ਫ਼ੈਸਲਾ ਕਰੋ, ਤਾਂ ਜਲਦੀ ਚਲੋ ਜਾਓ।



ਘਰ ਦੇ ਅੰਦਰ ਰਹੋ। ਤੂਫ਼ਾਨ ਦੌਰਾਨ ਖਿੜਕੀਆਂ ਤੋਂ ਦੂਰ ਰਹੋ ਅਤੇ ਜਿੱਥੇ ਸੰਭਵ ਹੋਵੇ ਬਿਜਲੀ ਦੇ ਉਪਕਰਨਾਂ ਦੇ ਪਲੱਗ ਕੱਢ ਦਿਓ।



ਬਿਜਲੀ, ਪਾਣੀ ਜਾਂ ਇੰਟਰਨੈੱਟ ਬੰਦ ਹੋਣ ਲਈ ਤਿਆਰ ਰਹੋ।

ਤਾਜ਼ਾ ਜਾਣਕਾਰੀ ਰੱਖੋ।

ਆਪਣੇ ਆਲੇ ਦੁਆਲੇ ਕੀ ਹੋ ਰਿਹਾ ਹੈ ਇਸ ਬਾਰੇ ਸੁਚੇਤ ਰਹੋ। ਮੌਸਮ ਦੀ ਭਵਿੱਖਬਾਣੀ, ਜਾਣਕਾਰੀ ਅਤੇ ਚੇਤਾਵਨੀਆਂ ਨੂੰ ਨਿਯਮਿਤ ਤੌਰ 'ਤੇ ਚੈੱਕ ਕਰੋ।



tasalert.com

ਤੁਹਾਡਾ ਸਥਾਨਕ ABC ਰੇਡੀਓ ਸਟੇਸ਼ਨ
abc.net.au/hobart
abc.net.au/northtas

bom.gov.au



ਸਲਾਹ (ਪੀਲਾ ਰੰਗ)

ਕੋਈ ਘਟਨਾ ਸ਼ੁਰੂ ਹੋ ਗਈ ਹੈ। ਤੁਰੰਤ ਕੋਈ ਖ਼ਤਰਾ ਨਹੀਂ ਹੈ। ਹਾਲਾਤ ਬਦਲ ਜਾਣ ਦੀ ਸਥਿਤੀ ਲਈ ਜਾਣਕਾਰੀ ਲੈਂਦੇ ਰਹੋ।



ਚੌਕਸ ਰਹੋ ਅਤੇ ਕਾਰਵਾਈ ਕਰੋ (ਸੰਤਰੀ ਰੰਗ)

ਖ਼ਤਰੇ ਦਾ ਪੱਧਰ ਵੱਧ ਗਿਆ ਹੈ। ਹਾਲਾਤ ਬਦਲ ਰਹੇ ਹਨ ਅਤੇ ਤੁਹਾਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹੁਣੇ ਕਾਰਵਾਈ ਕਰਨਾ ਸ਼ੁਰੂ ਕਰਨ ਦੀ ਲੋੜ ਹੈ।



ਐਮਰਜੈਂਸੀ ਚੇਤਾਵਨੀ (ਲਾਲ ਰੰਗ)

ਐਮਰਜੈਂਸੀ ਚੇਤਾਵਨੀ ਜਾਰੀ ਹੋਣਾ ਚੇਤਾਵਨੀ ਦਾ ਸਭ ਤੋਂ ਉੱਚਾ ਪੱਧਰ ਹੈ। ਤੁਸੀਂ ਖ਼ਤਰੇ ਵਿੱਚ ਹੋ ਸਕਦੇ ਹੋ ਅਤੇ ਤੁਹਾਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਹੁਣ ਕੀਤੀ ਕੋਈ ਵੀ ਦੇਰੀ ਤੁਹਾਡੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।



ਘਟਨਾ (ਚਿੱਟਾ ਰੰਗ)

ਇੱਕ ਘਟਨਾ ਕਿਸੇ ਚੀਜ਼ ਦੀ ਸ਼ੁਰੂਆਤੀ ਸਥਿਤੀ ਹੁੰਦੀ ਹੈ, ਇਸ ਤੋਂ ਪਹਿਲਾਂ ਕਿ ਉਹ ਐਮਰਜੈਂਸੀ ਚੇਤਾਵਨੀ ਬਣੇ। ਜਿਵੇਂ ਹੀ ਕਿਸੇ ਘਟਨਾ ਦੀ ਸੂਚਨਾ ਮਿਲਦੀ ਹੈ, TasALERT ਘਟਨਾ ਦੀ ਕਿਸਮ ਅਤੇ ਸਥਾਨ ਸਮੇਤ ਮੁੱਢਲੀ ਜਾਣਕਾਰੀ ਜਾਰੀ ਕਰਦਾ ਹੈ।

ਹੜ੍ਹ ਦੇ ਪਾਣੀ ਤੋਂ ਦੂਰ ਰਹੋ।
ਇਹ ਖ਼ਤਰਨਾਕ ਹੁੰਦਾ ਹੈ।

ਜੇਕਰ ਤੁਸੀਂ ਘਰ ਛੱਡ ਕੇ ਜਾਂਦੇ ਹੋ



SES ਅਤੇ ਤਸਮਾਨੀਆ ਪੁਲਿਸ ਦੀ ਸਲਾਹ ਦੀ ਪਾਲਣਾ ਕਰੋ।



ਕਿਸੇ ਸੁਰੱਖਿਅਤ ਥਾਂ 'ਤੇ ਰਹਿੰਦੇ ਦੋਸਤਾਂ ਜਾਂ ਪਰਿਵਾਰ ਕੋਲ ਜਾਂ ਕਿਸੇ ਇਵੈਕੂਏਸ਼ਨ ਸੈਂਟਰ (ਨਿਕਾਸੀ ਕੇਂਦਰ) ਵਿੱਚ ਜਾਓ।




ਆਪਣੇ ਪਾਲਤੂ ਜਾਨਵਰ ਅਤੇ ਐਮਰਜੈਂਸੀ ਕਿੱਟ ਨਾਲ ਲੈ ਕੇ ਜਾਓ।



ਨੁਕਸਾਨ ਤੋਂ ਬਚਾਅ ਲਈ ਕਦਮ ਚੁੱਕੋ।



ਆਪਣੇ ਘਰ ਦੀ ਬਿਜਲੀ, ਗੈਸ ਅਤੇ ਪਾਣੀ ਮੁੱਖ ਸਵਿੱਚ ਤੋਂ ਬੰਦ ਕਰੋ।



ਟਾਇਲਟ ਅਤੇ ਬਾਥ ਜਾਂ ਸਿੰਕ ਦੇ ਡ੍ਰੇਨ ਉੱਤੇ ਰੇਤ ਜਾਂ ਮਿੱਟੀ ਨਾਲ ਭਰੇ ਪਲਾਸਟਿਕ ਦੇ ਲਿਫ਼ਾਫ਼ੇ ਰੱਖੋ।

ਜਦੋਂ ਤੱਕ ਘਰ ਵਿੱਚ ਰਹਿਣਾ ਅਸੁਰੱਖਿਅਤ ਨਾ ਹੋਵੇ, ਉਦੋਂ ਤੱਕ ਘਰ ਵਿੱਚ ਹੀ ਰਹੋ।

ਸੈਰ-ਸਪਾਟੇ ਲਈ **ਨਾ** ਜਾਓ।

ਜੇਕਰ ਬਾਹਰ ਜਾਣਾ ਲਾਜ਼ਮੀ ਹੋਵੇ, ਤਾਂ ਖ਼ਤਰਿਆਂ ਤੋਂ ਸਾਵਧਾਨ ਰਹੋ।



ਸੜਕਾਂ ਉੱਤੇ ਪਾਣੀ ਭਰਿਆ ਹੋ ਸਕਦਾ ਹੈ।



ਨੁਕਸਾਨੀਆਂ ਹੋਈਆਂ ਬਿਜਲੀ ਦੀਆਂ ਤਾਰਾਂ।



ਜ਼ਮੀਨ ਖਿਸਕਣਾ ਜਾਂ ਖ਼ੋਰਾਂ।




ਨੁਕਸਾਨੀਆਂ ਸੜਕਾਂ।



ਸੀਵਰੇਜ਼ ਦਾ ਪਾਣੀ ਜਾਂ ਰਸਾਇਣਕ ਖ਼ਤਰੇ।



ਨੁਕਸਾਨੇ ਗਏ ਦਰੱਖਤ ਅਤੇ ਛੱਤ ਦੀਆਂ ਲੋਹੇ ਦੀਆਂ ਚਾਦਰਾਂ।



ਗੱਡੀ ਹੌਲੀ ਚਲਾਓ, ਹੈਂਡਲਾਈਟਾਂ ਜਗਾਓ, ਅਤੇ ਹੜ੍ਹ ਦੇ ਪਾਣੀ ਤੋਂ ਦੂਰ ਰਹੋ।

ਬਾਅਦ ਵਿੱਚ

- ਅੱਪਡੇਟ ਸੁਣਦੇ ਰਹੋ, ਅਤੇ ਘਟਨਾ ਤੋਂ ਬਾਅਦ ਜਾਣਕਾਰੀ ਅਤੇ ਉਪਲਬਧ ਮਦਦ ਲਈ www.tasalert.com ਚੈੱਕ ਕਰੋ।
- ਜੇਕਰ ਤੁਸੀਂ ਘਰ ਛੱਡ ਦਿੱਤਾ ਹੈ, ਤਾਂ SES ਜਾਂ ਤਸਮਾਨੀਆ ਪੁਲਿਸ ਵੱਲੋਂ ਇਲਾਕਾ ਸੁਰੱਖਿਅਤ ਹੋਣ ਦੀ ਸਲਾਹ ਜਾਰੀ ਕਰਨ ਤੱਕ ਵਾਪਸ ਨਾ ਆਓ।
- ਸੜਕਾਂ ਉੱਤੇ ਪਏ ਮਲਬੇ ਜਾਂ ਟੁੱਟੀਆਂ ਸੜਕਾਂ ਵਰਗੇ ਖ਼ਤਰਿਆਂ ਤੋਂ ਸਾਵਧਾਨ ਰਹੋ।

ਜੇਕਰ ਤੂਫ਼ਾਨ ਜਾਂ ਹੜ੍ਹ ਨੇ ਤੁਹਾਡੇ ਘਰ ਨੂੰ ਨੁਕਸਾਨ ਪਹੁੰਚਾਇਆ ਹੈ



ਮਜ਼ਬੂਤ ਬੂਟ, ਦਸਤਾਨੇ ਅਤੇ ਸੁਰੱਖਿਆ ਕੱਪੜੇ ਪਹਿਨੋ।



ਲਾਇਸੈਂਸਸ਼ੁਦਾ ਇਲੈਕਟ੍ਰੀਸ਼ੀਅਨ ਜਾਂ ਗੈਸ ਫਿੱਟਰ ਵੱਲੋਂ ਜਾਂਚ ਕੀਤੇ ਤੋਂ ਬਿਨਾਂ ਬਿਜਲੀ ਅਤੇ ਗੈਸ ਨੂੰ ਚਾਲੂ ਨਾ ਕਰੋ।



ਹੜ੍ਹ ਪ੍ਰਭਾਵਿਤ ਇਮਾਰਤਾਂ ਦੇ ਅੰਦਰ ਟਾਰਚ ਦੀ ਵਰਤੋਂ ਕਰੋ, ਕਦੇ ਵੀ ਮਾਚਿਸ ਜਾਂ ਮੋਮਬੱਤੀਆਂ ਦੀ ਵਰਤੋਂ ਨਾ ਕਰੋ।



ਪੀਣ ਵਾਲੇ ਪਾਣੀ ਨੂੰ ਉਦੋਂ ਤੱਕ ਉਬਾਲ ਕੇ ਵਰਤੋਂ, ਜਦ ਤੱਕ ਤੁਹਾਨੂੰ ਇਹ ਨਾ ਦੱਸਿਆ ਜਾਵੇ ਕਿ ਟੂਟੀ ਦਾ ਪਾਣੀ ਵਰਤੋਂ ਲਈ ਸੁਰੱਖਿਅਤ ਹੈ।



ਹੋਏ ਹਰ ਨੁਕਸਾਨ ਦੀਆਂ ਤਸਵੀਰਾਂ ਖਿੱਚੋ ਅਤੇ ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ।



ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ ਠੀਕ ਹਨ।

ਜੇਕਰ ਤੁਹਾਨੂੰ ਕਿਸੇ ਹੋਰ ਥਾਂ ਰਹਿਣਾ ਪਵੇ, ਤਾਂ ਆਪਣੀ ਐਮਰਜੈਂਸੀ ਕਿੱਟ ਅਤੇ ਪਾਲਤੂ ਜਾਨਵਰ ਆਪਣੇ ਨਾਲ ਲੈ ਜਾਓ।



ਬੱਚਿਆਂ 'ਤੇ ਨਜ਼ਰ ਰੱਖੋ।





storm and
flood ready

ਹੋਰ ਜਾਣਕਾਰੀ

ਤੂਫ਼ਾਨਾਂ ਅਤੇ ਹੜ੍ਹਾਂ ਲਈ ਤਿਆਰੀ
ses.tas.gov.au

ਮੌਜੂਦਾ ਚੇਤਾਵਨੀਆਂ
www.tasalert.com

ਐਮਰਜੈਂਸੀ ਪ੍ਰਸਾਰਣ ਸੇਵਾਵਾਂ
ਤੁਹਾਡਾ ਸਥਾਨਕ ABC ਰੇਡੀਓ ਸਟੇਸ਼ਨ

ਦੱਖਣੀ ਤਸਮਾਨੀਆ
abc.net.au/hobart
936AM

ਉੱਤਰੀ ਤਸਮਾਨੀਆ
abc.net.au/northtas
91.7FM (ਲੌਂਸੈਸਟਨ)
102.5FM (ਬਰਨੀ)
100.5FM (ਡੈਵਨਪੋਰਟ)
90.5FM (ਕੁਈਨਜ਼ਟਾਊਨ)
88.5FM (ਕਿੰਗ ਆਇਲੈਂਡ)

TAS SES ਸੋਸ਼ਲ ਮੀਡੀਆ
facebook.com/sestasmania
twitter.com/sestasmania
instagram.com/tasstateemergencyservice

ਸੰਸਕਰਣ 2 ਮਾਰਚ 2024
ISBN 978-0-6454603-3-9

ਹੜ੍ਹ ਅਤੇ ਤੂਫ਼ਾਨ ਨਾਲ ਸੰਬੰਧਿਤ
ਐਮਰਜੈਂਸੀ ਸਹਾਇਤਾ ਲਈ
132 500
'ਤੇ ਫ਼ੋਨ ਕਰੋ

ਜਾਨ ਨੂੰ ਖ਼ਤਰਾ ਹੋਣ
ਵਾਲੀ ਐਮਰਜੈਂਸੀ
ਲਈ ਟ੍ਰਿਪਲ ਜ਼ੀਰੋ
000
'ਤੇ ਫ਼ੋਨ ਕਰੋ